

 Print Page

## Sri Guru Granth Sahib

Displaying 1294 of

ਰਾਗੁ ਕਾਨੜਾ ਚਉਪਦੇ ਮਹਲਾ ੪ ਘਰੁ ੧

Raag Kaanarraa Choupadhae Mehalaa 4 Ghar 1

Raag Kaanraa, Chau-Padas, Fourth Mehl, First House:

ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੯੪

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||  
One Universal Creator God. Truth Is The Name. Creative Being Personified. No Fear. No Hatred. Image Of  
The Undying. Beyond Birth. Self-Existent. By Guru's Grace:

ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੯੪

ਮੇਰਾ ਮਨੁ ਸਾਧ ਜਨਾਂ ਮਿਲਿ ਹਰਿਆ ॥

Maeraa Man Saadhh Janaan Mil Hariaa ||

Meeting with the Holy people, my mind blossoms forth.

ਕਾਨੜਾ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੪ ਪੰ. ੪

Raag Kaanrhaa Guru Ram Das

ਹਉ ਬਲਿ ਬਲਿ ਬਲਿ ਬਲਿ ਸਾਧ ਜਨਾਂ ਕਉ ਮਿਲਿ ਸੰਗਤਿ ਪਾਰਿ ਉਤਰਿਆ ॥੧॥ ਰਹਾਉ ॥

Ho Bal Bal Bal Bal Saadhh Janaan Ko Mil Sangath Paar Outhariaa ||1|| Rehaao ||

I am a sacrifice, a sacrifice, a sacrifice, a sacrifice to those Holy beings; joining the Sangat, the  
Congregation, I am carried across to the other side. ||1||Pause||

ਕਾਨੜਾ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੪ ਪੰ. ੪

Raag Kaanrhaa Guru Ram Das

ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਹਮ ਸਾਧ ਜਨਾਂ ਪਗ ਪਰਿਆ ॥

Har Har Kirapaa Karahu Prabh Apanee Ham Saadhh Janaan Pag Pariaa ||

O Lord, Har, Har, please bless me with Your Mercy, God, that I may fall at the feet of the Holy.

ਕਾਨੜਾ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੪ ਪੰ. ੫

Raag Kaanrhaa Guru Ram Das

ਧਨੁ ਧਨੁ ਸਾਧ ਜਿਨ ਹਰਿ ਪ੍ਰਭੁ ਜਾਨਿਆ ਮਿਲਿ ਸਾਧੂ ਪਤਿਤ ਉਧਰਿਆ ॥੧॥

Dhhan Dhhan Saadh Jin Har Prabh Jaaniaa Mil Saadhoo Pathith Oudhhariaa ||1||

Blessed, blessed are the Holy, who know the Lord God. Meeting with the Holy, even sinners are saved. ||1||

ਕਾਨੜਾ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੫

*Raag Kaanrhaa Guru Ram Das*

ਮਨੁਆ ਚਲੈ ਚਲੈ ਬਹੁ ਬਹੁ ਬਿਧਿ ਮਿਲਿ ਸਾਧੂ ਵਸਗਤਿ ਕਰਿਆ ॥

Manooaa Chalai Chalai Bahu Bahu Bidhh Mil Saadhoo Vasagath Kariaa ||

The mind roams and rambles all around in all directions. Meeting with the Holy, it is overpowered and brought under control,

ਕਾਨੜਾ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੬

*Raag Kaanrhaa Guru Ram Das*

ਜਿਉਂ ਜਲ ਤੰਤੁ ਪਸਾਰਿਓ ਬਧਕਿ ਗ੍ਰਸਿ ਮੀਨਾ ਵਸਗਤਿ ਖਰਿਆ ॥੨॥

Jioun Jal Thanth Pasaariou Badhhak Gras Meenaa Vasagath Khariaa ||2||

Just as when the fisherman spreads his net over the water, he catches and overpowers the fish. ||2||

ਕਾਨੜਾ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੭

*Raag Kaanrhaa Guru Ram Das*

ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ ॥

Har Kae Santh Santh Bhal Neekae Mil Santh Janaa Mal Leheea ||

The Saints, the Saints of the Lord, are noble and good. Meeting with the humble Saints, filth is washed away.

ਕਾਨੜਾ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੭

*Raag Kaanrhaa Guru Ram Das*

ਹਉਮੈ ਦੁਰਤੁ ਗਇਆ ਸਭੁ ਨੀਕਰਿ ਜਿਉ ਸਾਬੁਨਿ ਕਾਪਰੁ ਕਰਿਆ ॥੩॥

Houmai Dhurath Gaeiaa Sabh Neekar Jio Saabun Kaapar Kariaa ||3||

All the sins and egotism are washed away, like soap washing dirty clothes. ||3||

ਕਾਨੜਾ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੮

*Raag Kaanrhaa Guru Ram Das*

ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਗੁਰ ਸਤਿਗੁਰ ਚਰਨ ਉਰ ਧਰਿਆ ॥

Masathak Lilaatt Likhiaa Dhur Thaakur Gur Sathigur Charan Our Dhhariaa ||

According to that pre-ordained destiny inscribed on my forehead by my Lord and Master, I have enshrined the Feet of the Guru, the True Guru, within my heart.

ਕਾਨੜਾ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੯

*Raag Kaanrhaa Guru Ram Das*

ਸਭੁ ਦਾਲਦੁ ਦੁਖ ਭੰਜ ਪ੍ਰਭੁ ਪਾਇਆ ਜਨ ਨਾਨਕ ਨਾਮਿ ਉਧਰਿਆ ॥੪॥੧॥

Sabh Dhaaladh Dhookh Bhanj Prabh Paaeiaa Jan Naanak Naam Oudhharjaa ||4||1||

I have found God, the Destroyer of all poverty and pain; servant Nanak is saved through the Naam. ||4||1||

ਕਾਨੜਾ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੪ ਪੰ. ੯

Raag Kaanrhaa Guru Ram Das

ਕਾਨੜਾ ਮਹਲਾ ੪ ॥

Kaanarraa Mehalaa 4 ||

Kaanraa, Fourth Mehl:

ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੯੪

ਮੇਰਾ ਮਨੁ ਸੰਤ ਜਨਾ ਪਗ ਰੇਨ ॥

Maeraa Man Santh Janaa Pag Raen ||

My mind is the dust of the feet of the Saints.

ਕਾਨੜਾ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੪ ਪੰ. ੧੦

Raag Kaanrhaa Guru Ram Das

ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਮਨੁ ਕੋਰਾ ਹਰਿ ਰੰਗਿ ਭੇਨ ॥੧॥ ਰਹਾਉ ॥

Har Har Kathjaa Sunee Mil Sangath Man Koraa Har Rang Bhaen ||1|| Rehaao ||

Joining the Sangat, the Congregation, I listen to the sermon of the Lord, Har, Har, Har. My crude and uncultured mind is drenched with the Love of the Lord. ||1||Pause||

ਕਾਨੜਾ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੪ ਪੰ. ੧੧

Raag Kaanrhaa Guru Ram Das

ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ ॥

Ham Achith Achaeth N Jaanehi Gath Mith Gur Keeeae Suchith Chithaen ||

I am thoughtless and unconscious; I do not know God's state and extent. The Guru has made me thoughtful and conscious.

ਕਾਨੜਾ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੪ ਪੰ. ੧੧

Raag Kaanrhaa Guru Ram Das

ਪ੍ਰਭਿ ਦੀਨ ਦਇਆਲਿ ਕੀਓ ਅੰਗੀਕ੍ਰਿਤੁ ਮਨਿ ਹਰਿ ਹਰਿ ਨਾਮੁ ਜਪੇਨ ॥੧॥

Prabh Dheen Dhaeiaal Keeou Angeekirath Man Har Har Naam Japaen ||1||

God is Merciful to the meek; He has made me His Own. My mind chants and meditates on the Name of the Lord, Har, Har. ||1||

ਕਾਨੜਾ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੪ ਪੰ. ੧੨

Raag Kaanrhaa Guru Ram Das

ਹਰਿ ਕੇ ਸੰਤ ਮਿਲਹਿ ਮਨ ਪ੍ਰੀਤਮ ਕਟਿ ਦੇਵਉ ਹੀਅਰਾ ਤੇਨ ॥

Har Kae Santh Milehi Man Preetham Katt Dhaevo Heearaa Thaen ||

Meeting with the Lord's Saints, the Beloveds of the mind, I would cut out my heart, and offer it to them.

ਕਾਨੜਾ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੪ ਪੰ. ੧੩

*Raag Kaanrhaa Guru Ram Das*

ਹਰਿ ਕੇ ਸੰਤ ਮਿਲੇ ਹਰਿ ਮਿਲਿਆ ਹਮ ਕੀਏ ਪਤਿਤ ਪਵੇਨ ॥੨॥

Har Kae Santh Milae Har Miliaa Ham Keeeae Pathith Pavaen ||2||

Meeting with the Lord's Saints, I meet with the Lord; this sinner has been sanctified. ||2||

ਕਾਨੜਾ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੪ ਪੰ. ੧੩

*Raag Kaanrhaa Guru Ram Das*

ਹਰਿ ਕੇ ਜਨ ਉਤਮ ਜਗਿ ਕਹੀਅਹਿ ਜਿਨ ਮਿਲਿਆ ਪਾਥਰ ਸੇਨ ॥

Har Kae Jan Ootham Jag Keheeahi Jin Miliaa Paathhar Saen ||

The humble servants of the Lord are said to be exalted in this world; meeting with them, even stones are softened.

ਕਾਨੜਾ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੯੪ ਪੰ. ੧੪

*Raag Kaanrhaa Guru Ram Das*